

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥



**ਪੰਜਾਬ ਐਂਡ ਸਿੰਧ ਬੈਂਕ**  
**Punjab & Sind Bank**  
**ਪੰਜਾਬ ਐਂਡ ਸਿੰਧ ਬੈਂਕ**

ਪੀ.ਐਸ.ਬੀ. (ਸਾਰਣ ਸਰਕਾਰ ਕੋ ਉਪਕਰਮ/A Govt. of India Undertaking)

Phone : 011-25782926, 25812922, 25817353, 25728930, Telefax : 25781639, 15728919, Email : complianceofficer@psb.co.in

ਪ੍ਰ.ਕਾ. ਲੇਖਾ ਏਵੰ ਲੇਖਾ ਪਰਿਕਸ਼ਾ ਵਿਭਾਗ  
"ਸ਼ੇਅਰ ਕੱਖ" ਬੈਂਕ ਹਾਊਸ, ਪ੍ਰਥਮ ਤਲ,  
21, ਰਾਜੇਨ੍ਦਰ ਪਲੇਸ, ਨਵੀਂ ਦਿੱਲੀ-110008  
**H.O. Account & Audit Department**  
"SHARES CELL" Bank House, 1st Floor  
21, Rajendra Place, New Delhi-110008

ਸੰਦਰਭ/Ref. No.

Ref: PSB/HO/Shares Cell/ /2019-20

ਦਿਨਾਂਕ/Dated: .....  
October 03, 2019

To,

**Bombay Stock Exchange Limited,**  
**Department of Corporate Services,**  
25<sup>th</sup> floor, Phiroze Jeejeebhoy Towers,  
Dalal Street, Fort, Mumbai – 400 001.  
**SCRIP ID : PSB**  
**SCRIP CODE : 533295**

**National Stock Exchange of India Ltd.,**  
Exchange Plaza, C – 1, Block – G,  
Bandra Kurla Complex, Bandra (East),  
Mumbai – 400 051.  
**SYMBOL: PSB SERIES: EQ**

Dear Sir,

**Reg: Punjab & Sind Bank – Introduction of External Benchmark Linked Lending Rate**

In conformity with RBI guidelines, Bank has decided to link all new Floating Rate Personal or Retail Loans and all Floating Rate Loans to Micro & Small Enterprises to External Benchmark i.e. Repo Rate. The new rates are effective from 01.10.2019

You are requested to take a note of the above, pursuant to Regulation 30 of SEBI (Listing Obligations and Disclosure Requirements) Regulations, 2015.

Yours faithfully,

**Authorised Signatory**